

ਤੁਰੰਤ ਰਿਲੀਜ਼ ਲਈ

## 100 ਦਿਨ ਪੂਰੇ ਹੋਏ: COVID-19 ਨੂੰ ਫੈਲਣ ਤੋਂ ਰੋਕਣ ਦੇ ਸਿਟੀ ਦੇ ਯਤਨਾਂ ਬਾਰੇ ਅੱਪਡੇਟ

ਬ੍ਰੈਂਪਟਨ, ਓਨਟਾਰੀਓ (6 ਮਈ, 2020) – COVID-19 (ਸੀ.ਓ.ਵੀ.ਆਈ.ਡੀ.-19) ਨੂੰ ਫੈਲਣ ਤੋਂ ਰੋਕਣ ਲਈ, ਸਿਟੀ ਆਫ ਬ੍ਰੈਂਪਟਨ ਵੱਲੋਂ ਆਪਣੀ ਪਹਿਲੀ ਐਮਰਜੈਂਸੀ ਓਪਰੇਸ਼ਨਸ ਸੈਂਟਰ (Emergency Operations Centre) ਮੀਟਿੰਗ ਆਯੋਜਿਤ ਕਰਨ ਤੋਂ ਬਾਅਦ, ਅੱਜ 100<sup>ਵਾਂ</sup> ਦਿਨ ਹੈ।

ਕਿਉਂਕਿ ਸਥਿਤੀ ਮਾਰਚ ਵਿੱਚ ਖਰਾਬ ਹੋਈ ਸੀ, ਇਸਲਈ ਸਿਟੀ ਨੇ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਖਾਸ ਕਦਮ ਚੁੱਕੇ ਸਨ, ਜਿਹਨਾਂ ਵਿੱਚ ਸ਼ਾਮਲ ਹਨ, ਫੈਸਿਲਿਟੀਜ਼ ਨੂੰ ਬੰਦ ਕਰਨਾ, ਪ੍ਰੋਗਰਾਮ ਰੱਦ ਕਰਨਾ ਅਤੇ ਐਮਰਜੈਂਸੀ ਦੀ ਸਥਿਤੀ (State of Emergency) ਹੋਣ ਦੀ ਘੋਸ਼ਣਾ ਕਰਨਾ।

ਸਿਟੀ ਦੇ ਸਭ ਤੋਂ ਵੱਧ ਕਮਜ਼ੋਰ ਭਾਈਚਾਰਿਆਂ ਤੇ ਅਤੇ ਅਰਥਚਾਰੇ ਤੇ, ਵਾਇਰਸ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਦੇਖਦੇ ਹੋਏ, ਮੇਅਰ ਅਤੇ ਕਾਉਂਸਲਰਾਂ ਨੇ ਲੋੜਵੰਦ ਲੋਕਾਂ ਨੂੰ ਸਹਾਇਤਾ ਦੇਣ ਲਈ ਚਾਰ ਖਾਸ ਟੀਮਾਂ ਅਤੇ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਸੀ, ਇਹ ਸਨ: ਮੇਅਰ ਦੀ COVID-19 ਇਕੋਨੋਮਿਕ ਸਪੋਰਟ (Economic Support), ਸੋਸ਼ਲ ਸਪੋਰਟ (Social Support), ਸੀਨੀਅਰਸ ਸਪੋਰਟ (Seniors Support) ਅਤੇ ਯੂਥ ਸਪੋਰਟ (Youth Support) ਟਾਸਕ ਫੋਰਸਿਜ਼ ਅਤੇ ਬੈਕਯਾਰਡ ਗਾਰਡਨ ਪ੍ਰੋਗਰਾਮ (Backyard Garden Program)।

ਸਥਾਨਕ ਭਾਈਚਾਰਾਂ, ਵਾਲੰਟੀਅਰਾਂ ਅਤੇ ਕਾਰੋਬਾਰੀਆਂ ਦੀ ਸਹਾਇਤਾ ਨਾਲ, ਇਹਨਾਂ ਟਾਸਕ ਫੋਰਸਿਜ਼ ਨੇ, ਪੂਰੀ ਸਿਟੀ ਵਿੱਚ ਹਜ਼ਾਰਾਂ ਲੋਕਾਂ ਨੂੰ ਸਹਿਯੋਗ ਕੀਤਾ।

### ਝਲਕੀਆਂ

#### [ਬੈਕਯਾਰਡ ਗਾਰਡਨ ਪ੍ਰੋਗਰਾਮ \(Backyard Garden Program\)](#)

- ਹੁਣ ਤੱਕ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ, 11,000 ਤੋਂ ਵੱਧ ਬੇਨਤੀਆਂ ਮਿਲ ਚੁੱਕੀਆਂ ਹਨ (ਲਗਭਗ 5,000 ਨਿਵਾਸੀ ਉਡੀਕ ਸੂਚੀ ਵਿੱਚ ਹਨ)। ਹੁਣ ਪ੍ਰੋਗਰਾਮ ਵਿੱਚ ਹੋਰ ਬੇਨਤੀਆਂ ਦੀ ਥਾਂ ਨਹੀਂ ਹੈ।

#### [ਇਕੋਨੋਮਿਕ ਸਪੋਰਟ ਟਾਸਕ ਫੋਰਸ \(Economic Support Task Force\)](#)

- ਇਸ ਟਾਸਕ ਫੋਰਸ ਨੇ ਇਹਨਾਂ ਕੰਮਾਂ ਰਾਹੀਂ 5,000 ਤੋਂ ਵੱਧ ਕਾਰੋਬਾਰੀਆਂ ਦੀ ਸਹਾਇਤਾ ਕੀਤੀ ਹੈ: ਵਿਅਕਤੀਗਤ ਸਹਿਯੋਗ ਅਤੇ ਸਲਾਹ ਦਿੱਤੀ, ਆਭਾਸੀ (ਵਰਚੁਅਲ) ਸੈਮੀਨਾਰ ਅਤੇ ਟ੍ਰੇਨਿੰਗ, COVID-19 ਕਾਰਨ ਪੈਦਾ ਹੋਈਆਂ ਨਵੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਕਨੂੰਨਾਂ ਨੂੰ ਸਮਝਣ ਲਈ ਮੁੱਖ ਕੰਮਾਂ ਵਿੱਚ ਮਦਦ, ਕਾਰੋਬਾਰੀਆਂ ਨੂੰ ਉਤਪਾਦਨ ਵਧਾਉਣ ਅਤੇ ਉਹਨਾਂ ਕੋਲ ਉਪਲਬਧ ਥਾਂ ਦਾ ਇਸਤੇਮਾਲ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ।
- COVID-19 ਦੇ ਪ੍ਰਭਾਵਾਂ ਅਤੇ ਸੰਭਾਵੀ ਹੱਲ ਬਾਰੇ ਵਿਚਾਰ-ਵਟਾਂਦਰਾ ਕਰਨ ਲਈ, ਟੈਲੀ-ਟਾਊਨ ਹਾਲਸ ਰਾਹੀਂ ਲਗਭਗ 900 ਛੋਟੇ ਕਾਰੋਬਾਰੀਆਂ ਨੂੰ ਸ਼ਾਮਲ ਕੀਤਾ।

- ਨਿਵਾਸੀਆਂ ਨੂੰ ਲਗਾਤਾਰ ਮਨੋਰੰਜਨ ਸਬੰਧੀ ਵਿਕਲਪ ਪ੍ਰਦਾਨ ਕਰਨ ਵਾਸਤੇ ਅਤੇ ਕਲਾਕਾਰਾਂ ਨੂੰ ਸਹਿਯੋਗ ਕਰਨ ਲਈ, ਕਲਾ ਅਤੇ ਸੱਭਿਆਚਾਰ ਸਬੰਧੀ ਪ੍ਰੋਗਰਾਮਿੰਗ, ਹੁਣ ਔਨਲਾਈਨ ਪੇਸ਼ ਕੀਤੀ ਜਾ ਰਹੀ ਹੈ।

#### [ਸੀਨੀਅਰਸ ਸਪੋਰਟ ਟਾਸਕ ਫੋਰਸ \(Seniors Support Task Force\)](#)

- ਜਾਣਕਾਰੀ ਅਤੇ ਸਰੋਤਾਂ ਲਈ 280 ਬੇਨਤੀਆਂ ਦਾ ਜਵਾਬ ਦਿੱਤਾ ਅਤੇ 113 ਘਰਾਂ ਵਾਸਤੇ ਗ੍ਰੇਸਰੀਜ ਖਰੀਦ ਕੇ ਉਹਨਾਂ ਦੇ ਘਰ ਤੱਕ ਪਹੁੰਚਾਈਆਂ।
- ਸਿਟੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਹਿਯੋਗ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ, ਬਜ਼ੁਰਗਾਂ ਨੂੰ ਸੇਵਾ ਦੇਣ ਵਾਲੇ 35 ਭਾਈਚਾਰਕ ਸੰਗਠਨਾਂ ਦੇ ਨਾਲ ਮਿਲ ਕੇ ਕੰਮ ਕੀਤਾ।
- ਬਜ਼ੁਰਗਾਂ ਨੂੰ ਕਿਰਿਆਸ਼ੀਲ ਅਤੇ ਤੰਦਰੁਸਤ ਰਹਿਣ ਲਈ ਉਤਸ਼ਾਹਿਤ ਕਰਨ ਵਾਸਤੇ, ਇਸ ਟਾਸਕ ਫੋਰਸ ਨੇ [ਸੀਨੀਅਰਸ ਡਿਜੀਟਲ ਕੈਫੇ \(Seniors Digital Café\)](#) ਦੀ ਸ਼ੁਰੂਆਤ ਦੀ ਹਿਮਾਇਤ ਕੀਤੀ ਅਤੇ ਦੋ ਟੈਲੀਫੋਨ ਟਾਊਨ ਹਾਲਸ ਦੇ ਦੁਆਰਾ ਸੀਨੀਅਰਸ ਗਰੁੱਪਾਂ ਨਾਲ ਜੁੜੀ।
- ਔਨਲਾਈਨ ਆਰਡਰ ਕਰਨ ਵਿੱਚ ਅਸਮਰੱਥ ਬਜ਼ੁਰਗਾਂ ਲਈ, ਭੁਗਤਾਨ ਕਾਰਡ ਪ੍ਰੋਗਰਾਮ ਵਿਕਸਿਤ ਕਰਨ ਵਿੱਚ, ਸਥਾਨਕ ਗ੍ਰੇਸਰੀ ਵਿਕਰੇਤਾਵਾਂ: ਲੋਂਗੋਜ਼ (Longo's), ਇੰਡੀਆ ਬਜ਼ਾਰ ਫ੍ਰੈਸ ਪਿਕਸ (India Bazaar Fresh Piks) ਅਤੇ ਫੋਰਟੀਨੋਸ (Fortinos) ਨਾਲ ਭਾਈਵਾਲੀ ਕੀਤੀ।

#### [ਸੋਸ਼ਲ ਸਪੋਰਟ ਟਾਸਕ ਫੋਰਸ \(Social Support Task Force\)](#)

- ਭੋਜਨ ਵੰਡਣ ਵਾਲੇ ਚਾਰ ਲੰਗਰਾਂ: ਰੀਜੈਨਰੇਸ਼ਨ (Regeneration), ਨਾਈਟਸ ਟੇਬਲ (Knights Table), ਖਾਲਸਾ ਏਡ (Khalsa Aid) ਅਤੇ ਯੂਨਾਈਟੇਡ ਸਿੱਖਸ (United Sikhs) ਦੇ ਨਾਲ ਭਾਈਵਾਲੀ ਕਰਕੇ, ਐਮਰਜੈਂਸੀ ਭੋਜਨ ਵਿਤਰਣ ਪ੍ਰੋਗਰਾਮ ਵਿਕਸਿਤ ਕੀਤਾ। ਪਿਛਲੇ ਸੱਤ ਹਫ਼ਤਿਆਂ ਵਿੱਚ, ਬ੍ਰੈਂਪਟਨ ਦੇ ਨਿਵਾਸੀਆਂ ਨੂੰ 1,500 ਤੋਂ ਵੱਧ ਵਾਰ ਭੋਜਨ ਅਤੇ ਗ੍ਰੇਸਰੀਜ ਡਿਲੀਵਰ ਕੀਤੀਆਂ – ਜੋ ਹਰ ਹਫ਼ਤੇ, ਔਸਤਨ 215 ਵਾਰ ਦਾ ਭੋਜਨ ਹੈ। ਇਹ ਸਭ, ਸਮਰਪਿਤ ਵਾਲੰਟੀਅਰਾਂ ਦੇ ਬਿਨਾਂ ਸੰਭਵ ਨਹੀਂ ਸੀ, ਜਿਹਨਾਂ ਨੇ ਕੁੱਲ 550 ਘੰਟਿਆਂ ਦੀ ਸੇਵਾ ਦਿੱਤੀ।
- ਲੰਗਰ ਰਾਹੀਂ ਭੋਜਨ ਵੰਡਣ ਵਾਲਿਆਂ ਦੀ ਸਹਾਇਤਾ ਲਈ ਕੇਂਦਰੀਕ੍ਰਿਤ ਸਿਸਟਮ ਸਥਾਪਤ ਕੀਤਾ। ਕੁੱਲ 31,699 ਪੱਤਰ ਭੋਜਨ ਸਬੰਧੀ ਦਾਨ ਪ੍ਰਾਪਤ ਹੋਇਆ ਹੈ, ਨਾਲ ਹੀ ਭੋਜਨ ਦੇ ਕੰਟੇਨਰਾਂ ਦੇ 40 ਕੇਸ (100 ਪੀਸ ਪ੍ਰਤੀ ਕੇਸ) ਅਤੇ ਜੁੜੇ ਢੱਕਣ ਵਾਲੇ 6,000 ਕੰਟੇਨਰ ਵੀ ਦਾਨ ਦੇ ਰੂਪ ਵਿੱਚ ਮਿਲੇ ਹਨ, ਜਿਹਨਾਂ ਨੂੰ ਲੋਕ ਆਪਣੇ ਨਾਲ ਘਰ ਲਿਜਾ ਸਕਦੇ ਹਨ।
- ਮਦਦ ਲੈਣ ਲਈ ਤਿਆਰ, 3 ਬੇਘਰ ਨਿਵਾਸੀਆਂ ਦੀ, ਰਿਹਾਇਸ਼, ਫੰਡਿੰਗ ਅਤੇ ਬੇਨਤੀ ਕੀਤੇ ਹੋਰ ਸਹਿਯੋਗਾਂ ਤੱਕ ਪਹੁੰਚ ਵਿੱਚ ਮਦਦ ਕਰਨ ਵਿੱਚ ਰੀਜਨ (Region) ਨੂੰ ਸਹਿਯੋਗ ਕੀਤਾ।

#### [ਯੂਥ ਸਪੋਰਟ ਟਾਸਕ ਫੋਰਸ \(Youth Support Task Force\)](#)

- [ਯੂਥ ਸਰਵੇਖਣ \(Youth Survey\)](#) ਦੀ ਸ਼ੁਰੂਆਤ ਕੀਤੀ, ਜਿਸ ਵਿੱਚ 14-29 ਸਾਲ ਦੀ ਉਮਰ ਵਾਲੇ ਨੌਜਵਾਨਾਂ ਨੂੰ ਪੁੱਛਿਆ ਗਿਆ ਕਿ COVID-19, ਉਹਨਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਹੁਣ ਤੱਕ, 200 ਤੋਂ ਵੱਧ ਨੌਜਵਾਨ ਜਵਾਬ ਦੇ ਚੁੱਕੇ ਹਨ।
- ਚਿੰਤਾਵਾਂ ਸੁਣਨ ਅਤੇ ਬੇਨਤੀ ਕੀਤੇ ਮੁਤਾਬਕ ਸਹਿਯੋਗ ਪ੍ਰਦਾਨ ਕਰਨ ਲਈ, ਹਰ ਦੋ ਹਫ਼ਤਿਆਂ ਵਿੱਚ ਇੱਕ ਵਾਰ, ਨੌਜਵਾਨਾਂ ਨੂੰ ਸੇਵਾ ਦੇਣ ਵਾਲੇ 35 ਸੰਗਠਨਾਂ ਨਾਲ ਮੁਲਾਕਾਤ ਕੀਤੀ।
- ਨੌਜਵਾਨਾਂ ਨੂੰ ਘਰ ਵਿੱਚ ਰਹਿੰਦੇ ਹੋਏ ਕਿਰਿਆਸ਼ੀਲ ਅਤੇ ਪ੍ਰੋਗਰਾਮਾਂ ਨਾਲ ਜੁੜੇ ਰੱਖਣ ਲਈ, Instagram Live (ਇੰਸਟਾਗ੍ਰਾਮ ਲਾਈਵ) ਚੈਟ ਤੋਂ ਲੈ ਕੇ ਮਜ਼ੇਦਾਰ TikTok (ਟਿਕਟੋਕ) ਵੀਡੀਓ ਬਣਾਉਣ ਤੱਕ, ਕਈ ਔਨਲਾਈਨ ਗਤੀਵਿਧੀਆਂ ਦਾ ਆਯੋਜਨ ਕੀਤਾ। ਇਸ ਹਫ਼ਤੇ ਸਿਟੀ, ਮੁਫ਼ਤ, ਆਭਾਸੀ (ਵਰਚੁਅਲ) ਗਤੀਵਿਧੀਆਂ ਦੇ ਨਾਲ, [ਨੈਸ਼ਨਲ ਯੂਥ ਵੀਕ \(1-7 ਮਈ\) ਮਨਾ ਰਹੀ ਹੈ \(celebrating National Youth Week\) \(May 1-7\)](#)।

ਉਪਲਬਧ ਸਰੋਤਾਂ ਅਤੇ ਇਸ ਸਮੇਂ ਦੌਰਾਨ ਇਹਨਾਂ ਸਰੋਤਾਂ ਤੋਂ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾਵੇ, ਬਾਰੇ ਹੋਰ ਜਾਣਕਾਰੀ

[www.brampton.ca/COVID19](http://www.brampton.ca/COVID19) ਤੇ ਉਪਲਬਧ ਹੈ।

## ਹਵਾਲੇ

“ਸਰੀਰਕ ਦੂਰੀ ਕਾਇਮ ਰੱਖਦੇ ਹੋਏ, ਸਾਡਾ ਭਾਈਚਾਰਾ, ਸਭ ਤੋਂ ਪ੍ਰਭਾਵਸ਼ਾਲੀ ਅਤੇ ਅਰਥਪੂਰਣ ਤਰੀਕੇ ਨਾਲ ਇੱਕਜੁੱਟ ਰਿਹਾ ਹੈ। COVID-19 ਤੋਂ ਪ੍ਰਭਾਵਿਤ ਸਭ ਤੋਂ ਕਮਜ਼ੋਰ ਲੋਕਾਂ ਨੂੰ ਸਹਾਇਤਾ ਦੇਣ ਲਈ, ਨਿਵਾਸੀ, ਭਾਈਵਾਲ ਅਤੇ ਸਥਾਨਕ ਕਾਰੋਬਾਰੀ ਅੱਗੇ ਆਏ ਹਨ। ਹਾਲਾਂਕਿ ਅਸੀਂ ਸਿਟੀ ਨੂੰ ਦੁਬਾਰਾ ਖੋਲ੍ਹਣ ਤੇ ਵਿਚਾਰ ਕਰ ਰਹੇ ਹਾਂ, ਪਰੰਤੂ ਸਾਨੂੰ ਪਤਾ ਹੈ ਕਿ ਅਜੇ ਵੀ ਬਹੁਤ ਕੰਮ ਬਾਕੀ ਹੈ। ਮੈਂ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਹਿਲਾਂ ਵਾਂਗ ਹੀ ਘਰ ਵਿੱਚ ਰਹਿਣ, ਸਾਡੇ ਸਿਹਤ ਦੇਖਭਾਲ ਮਾਹਰਾਂ ਦੀ ਸਲਾਹ ਦੀ ਪਾਲਣਾ ਕਰਨ ਅਤੇ ਇੱਕ-ਦੂਜੇ ਦੀ ਸਹਾਇਤਾ ਕਰਨ ਲਈ ਵਚਨਬੱਧ ਰਹਿਣ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੀ ਟੀਮ, ਨਿਵਾਸੀਆਂ ਅਤੇ ਕਾਰੋਬਾਰੀਆਂ ਦੀ ਵਚਨਬੱਧਤਾ ਅਤੇ ਮਿਹਨਤ ਨਾਲ, ਅਸੀਂ COVID-19 ਨੂੰ ਫੈਲਣ ਤੋਂ ਰੋਕਣ ਵਿੱਚ ਕਾਫੀ ਹੱਦ ਤੱਕ ਉਪਲਬਧੀ ਹਾਸਲ ਕੀਤੀ ਹੈ। ਅਸੀਂ ਲੋੜਵੰਦ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਹੋਏ, ਲਗਾਤਾਰ ਸਾਡੇ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਦਾ ਹਰ ਸੰਭਵ ਯਤਨ ਕਰਦੇ ਰਹਾਂਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)